

ਸੇਵਾ ਵਿਖੇ

ਪੰਜਾਬ ਰਾਜ ਦੇ ਸਮੂਹ:
ਡਿਪਟੀ ਕਮਿਸ਼ਨਰ

ਨੰ: ਡੀ.ਡੀ.ਐਲ.ਡੀ.2001/1721
ਮਿਤੀ: 17-4-2001

ਵਿਸ਼ਾ:- ਅਨੁਸੂਚਿਤ ਜਾਤੀ ਅਤੇ ਦੂਸਰੇ ਗਰੀਬ ਬੇ-ਘਰੇ ਪਰਿਵਾਰਾਂ ਨੂੰ ਮਕਾਨ
ਬਣਾਉਣ ਵਿੱਚ ਪਲਾਟ ਦੇਣ ਦੀ ਸਕੀਮ ਸੰਬੰਧੀ।

.....
ਕਈ ਅਨੁਸੂਚਿਤ ਜਾਤੀ ਅਤੇ ਦੂਸਰੇ ਗਰੀਬ ਪਰਿਵਾਰਾਂ ਕੋਲ ਆਪਣਾ ਮਕਾਨ ਨਹੀਂ ਹੁੰਦਾ ਅਤੇ
ਬਹੁਤੇ ਪਰਿਵਾਰ ਛੋਟੇ ਜਿਹੇ ਕਮਰੇ ਵਿਚ ਆਪਣਾ ਗੁਜ਼ਾਰਾ ਕਰਦੇ ਹਨ ਜੋ ਕਿ ਸਮਾਜਿਕ ਨਿਆਂ ਅਤੇ ਸਿਹਤ ਪੱਖੋਂ
ਅਨੁਕੂਲ ਨਹੀਂ ਹੈ। ਇਸ ਮੁਸ਼ਕਲ ਨੂੰ ਧਿਆਨ ਵਿਚ ਰੱਖਦੇ ਹੋਏ ਸਰਕਾਰ ਨੇ ਅਜਿਹੇ ਬੇ-ਘਰੇ ਵਿਆਕਤੀਆਂ ਨੂੰ ਜਿਨ੍ਹਾਂ
ਕੋਲ ਆਪਣਾ ਮਕਾਨ ਨਹੀਂ ਹੈ, ਮੁਫਤ ਪਲਾਟ ਦੇਣ ਦਾ ਫੈਸਲਾ ਕੀਤਾ ਹੈ।

ਪੰਜਾਬ ਵਿਲੇਜ ਕਾਮਨ ਲੈਂਡ (ਰੈਗੂਲੇਸ਼ਨ) ਐਕਟ 1961 ਅਧੀਨ ਬਣਾਏ ਗਏ ਪੰਜਾਬ ਵਿਲੇਜ ਕਾਮਨ
ਲੈਂਡ (ਰੈਗੂਲੇਸ਼ਨ) ਰੂਲਜ਼ 1964 ਦੇ ਨਿਯਮ 13-ਏ ਅਨੁਸਾਰ ਗਰਾਮ ਪੰਚਾਇਤ ਪੰਜਾਬ ਸਰਕਾਰ ਦੀ ਮਨਜ਼ੂਰੀ ਲੈਣ
ਉਪਰੰਤ ਸ਼ਾਮਲਾਤ ਵੱਲੋਂ ਬੇ-ਘਰੇ ਕਾਮਿਆਂ ਨੂੰ ਗਰਾਮ ਸਭਾ ਏਚੀਏ ਵਿੱਚੋਂ ਮਕਾਨ ਬਣਾਉਣ ਲਈ ਮੁਫਤ ਪਲਾਟ ਦੇ
ਸਕਦੀ ਹੈ। ਇਸ ਅਨੁਸਾਰ ਜਿਹੜੀ ਗਰਾਮ ਪੰਚਾਇਤ ਪਿੰਡ ਦੇ ਬੇ-ਘਰੇ ਪਰਿਵਾਰਾਂ ਨੂੰ ਮਕਾਨ ਬਣਾਉਣ ਲਈ ਮੁਫਤ
ਪਲਾਟ ਦੇਣਾ ਚਾਵੇ, ਉਹ ਅਜਿਹਾ ਗਰਾਮ ਸਭਾ ਦੀ ਮੀਟਿੰਗ ਕਰਕੇ ਕਰ ਸਕਦੀ ਹੈ।

ਇਸ ਪ੍ਰਤੀ-ਕਿਰਿਆ ਵਿਚ ਤੇਜ਼ੀ ਲਿਆਉਣ ਲਈ ਸਰਕਾਰ ਨੇ ਇਹ ਅਧਿਕਾਰ ਸੰਬੰਧਿਤ ਜ਼ਿਲ੍ਹੇ ਦੇ
ਡਿਪਟੀ ਕਮਿਸ਼ਨਰ ਨੂੰ ਵੀ ਦੇਣ ਦਾ ਫੈਸਲਾ ਕੀਤਾ ਹੈ, ਜਿਸ ਥਾਹੇ ਹੁਕਮ ਅਲੱਗ ਤੌਰ ਤੇ ਕੀਤੇ ਗਏ ਹਨ। ਸੰਬੰਧਿਤ
ਡਿਪਟੀ ਕਮਿਸ਼ਨਰ ਕੋਲ ਕੇਸ ਜਾਣ ਤੋਂ ਪਹਿਲਾਂ ਪੰਚਾਇਤ ਵੱਲੋਂ ਰੈਗੂਲੇਸ਼ਨ ਪਾ ਕੇ ਅਤੇ ਗਰਾਮ ਸਭਾ ਦੀ ਮੀਟਿੰਗ ਬੁਲਾ
ਕੇ ਲਾਭ-ਪਾਤਰੀਆਂ ਦੀ ਚੋਣ ਕੀਤੀ ਜਾਵੇਗੀ। ਇਸ ਉਪਰੰਤ ਸੰਬੰਧਿਤ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਸਾਰੇ
ਦਸਤਾਵੇਜ਼ ਵੇਖ ਕੇ ਕੇਸ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਨੂੰ ਘੱਲੇਗਾ ਜੋ ਆਪਣੀਆਂ ਸਿਫਾਰਸ਼ਾਂ ਨਾਲ ਕੇਸ ਜ਼ਿਲ੍ਹੇ
ਦੇ ਡਿਪਟੀ ਕਮਿਸ਼ਨਰ ਨੂੰ ਅੰਤਿਮ ਹੁਕਮ ਪਾਸ ਕਰਨ ਲਈ ਪਾਸ ਕਰੇਗਾ। ਇਸ ਸਕੀਮ ਅਧੀਨ ਪਲਾਟ ਹੇਠ ਲਿਖੀਆਂ
ਸੇਧ /ਲੀਹਾਂ ਅਤੇ ਹਦਾਇਤਾਂ ਅਧੀਨ ਆਇਆ ਕੀਤੇ ਜਾਣਗੇ।

1. ਇਸ ਸਕੀਮ ਅਧੀਨ ਕਿਹੜਾ ਵਿਆਕਤੀ ਹੱਕਦਾਰ ਹੋਵੇਗਾ
 - 1) ਇਸ ਸਕੀਮ ਅਧੀਨ ਲਾਭ ਲੈਣ ਵਾਲਾ ਲਾਭ-ਪਾਤਰੀ ਸੰਬੰਧਿਤ ਗਰਾਮ ਸਭਾ ਖੇਤਰ ਵਿਚ ਰਹਿਣ
ਵਾਲਾ ਹੋਣਾ ਚਾਹੀਦਾ ਹੈ;
 - 2) ਲਾਭ-ਪਾਤਰੀ ਜਿਸ ਨੂੰ ਇਸ ਸਕੀਮ ਅਧੀਨ ਪਲਾਟ ਦਿੱਤਾ ਜਾਣਾ ਹੈ ਉਸ ਕੋਲ ਆਪਣਾ ਕੋਈ
ਮਕਾਨ ਜਾਂ ਮਕਾਨ ਬਣਾਉਣ ਲਈ ਜਗ੍ਹਾ ਨਹੀਂ ਹੋਣੀ ਚਾਹੀਦੀ;
 - 3) ਇਸ ਸਕੀਮ ਅਧੀਨ ਲਾਭ ਲੈਣ ਵਾਲਾ ਵਿਆਕਤੀ ਵਿਆਹਿਆ ਹੋਇਆ ਹੋਣਾ ਚਾਹੀਦਾ ਹੈ;
 - 4) ਲਾਭ-ਪਾਤਰੀ ਬੇ-ਘਰੇ, ਅਨੁਸੂਚਿਤ ਜਾਤੀ, ਰਾਏ ਸਿੱਖ ਜਾਂ ਈਸਾਈ ਕਮਿਊਨਿਟੀ ਨਾਲ ਸੰਬੰਧ
ਰੱਖਦੇ ਹੋਣ।
2. ਲਾਭ-ਪਾਤਰੀਆਂ ਦੀ ਚੋਣ
 - 1) ਲਾਭ-ਪਾਤਰੀਆਂ ਦੀ ਚੋਣ ਗਰਾਮ ਸਭਾ ਦੁਆਰਾ ਕੀਤੀ ਜਾਵੇਗੀ;
 - 2) ਗਰਾਮ ਸਭਾ ਆਪਣੀ ਮੀਟਿੰਗ ਕਰਕੇ ਆਪਣੇ ਸਭਾ ਖੇਤਰ ਵਿਚ ਅਜਿਹੇ ਗੈਰ-ਜ਼ਮੀਨੇ
ਬੇ-ਘਰੇ, ਅਨੁਸੂਚਿਤ ਜਾਤੀਆਂ, ਰਾਏ ਸਿੱਖ ਅਤੇ ਈਸਾਈ ਕਮਿਊਨਿਟੀ ਵਿੱਚੋਂ ਲਾਭ-ਪਾਤਰੀਆਂ ਦੀ ਚੋਣ
ਕਰੇਗੀ ਜੋ ਇਸ ਸਕੀਮ ਅਧੀਨ ਪਲਾਟ ਲੈਣ ਦੇ ਹੱਕਦਾਰ ਹੋਣਗੇ;

ਲਾਭ-ਪਾਤਰੀਆਂ ਦੀ ਚੋਣ ਕਰਨ ਸਮੇਂ ਗਰਾਮ ਸਭਾ ਵੱਲੋਂ ਕੋਈ ਪੱਖਪਾਤੀ ਰਵੇਈਆ ਨਹੀਂ ਹੋਣੀ ਚਾਹੀਦੀ।

ਮੁੜ ਲਈ ਮਤਾ ਪਾਸ ਕਰਨ ਤੋਂ ਪਹਿਲਾਂ ਧਿਆਨ ਦੇਣ ਯੋਗ ਗੱਲਾਂ

- 1) ਇਸ ਸਕੀਮ ਅਧੀਨ ਲਾਭ-ਪਾਤਰਾਂ ਨੂੰ ਜਿਸ ਜਗ੍ਹਾ ਤੇ ਪਲਾਟ ਦੇਣਾ ਹੋਵੇ ਉਹ ਜਗ੍ਹਾ ਅਬਾਦੀ ਦੇ ਨੇੜੇ ਹੋਣੀ ਚਾਹੀਦੀ ਹੈ ਅਤੇ ਉਸ ਨੂੰ ਸਹੀ ਰਸਤਾ ਲਗਦਾ ਹੋਣਾ ਚਾਹੀਦਾ ਹੈ ਜਿਥੇ ਕਿਤੇ ਲਾਭ-ਪਾਤਰਾਂ ਨੂੰ ਪਲਾਟ ਦੇਣ ਲਈ ਗਰਾਮ ਪੰਚਾਇਤ ਪਾਸ ਢੁੱਕਵੀਂ ਜਗ੍ਹਾ ਉਪਲੱਬਧ ਨਹੀਂ ਹੋਵੇਗੀ ਉਥੇ ਗਰਾਮ ਪੰਚਾਇਤ ਕਿਸੇ ਪ੍ਰਾਈਵੇਟ ਵਿਆਕਤੀ ਨਾਲ ਤਬਾਦਲਾ ਕਰਕੇ ਲਾਭ-ਪਾਤਰਾਂ ਲਈ ਇਸ ਸਕੀਮ ਅਧੀਨ ਅਬਾਦੀ ਦੇ ਨੇੜੇ ਉਪਲੱਬਧ ਕਰਵਾਏਗੀ। ਜੇਕਰ ਤਬਾਦਲੇ ਵਿੱਚ ਲਈ ਜਾਣ ਵਾਲੀ ਅਤੇ ਦਿੱਤੇ ਜਾਣ ਵਾਲੀ ਜ਼ਮੀਨ ਦਾ ਰਕਬਾ ਬਰਾਬਰ ਹੋਵੇਗਾ। ਇਸ ਮੰਤਵ ਲਈ ਤਬਾਦਲੇ ਦੀ ਪ੍ਰਵਾਨਗੀ ਦੇਣ ਦੇ ਅਧਿਕਾਰ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਹੋਣਗੇ;
- 2) ਜੇਕਰ ਤਬਾਦਲੇ ਵਿੱਚ ਗਰਾਮ ਪੰਚਾਇਤ ਨੂੰ ਜ਼ਮੀਨ ਯੱਟ ਮਿਲ ਰਹੀ ਹੋਵੇ ਅਤੇ ਗਰਾਮ ਪੰਚਾਇਤ ਨੂੰ ਜ਼ਮੀਨ ਵੱਧ ਦੇਣੀ ਪੈ ਰਹੀ ਹੋਵੇ ਤਾਂ ਅਜਿਹੇ ਕੇਸ ਡਿਪਟੀ ਕਮਿਸ਼ਨਰ ਪ੍ਰਵਾਨਗੀ ਲਈ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੂੰ ਭੇਜੇਗਾ;
- 3) ਜਿਥੇ ਕਿਤੇ ਇਸ ਸਕੀਮ ਅਧੀਨ ਗਰਾਮ ਪੰਚਾਇਤ ਪਾਸ ਆਪਣੀ ਜ਼ਮੀਨ ਨਾ ਹੋਵੇ ਅਤੇ ਨਾ ਹੀ ਤਬਾਦਲੇ ਨਾਲ ਮੰਤਵ ਹੋਵੇ; ਹੁੰਦਾ ਹੋਵੇ ਅਜਿਹੇ ਕੇਸਾਂ ਵਿੱਚ ਕਿਸੇ ਪ੍ਰਾਈਵੇਟ ਫਿਰ ਨਾਲ ਗੱਲ ਕਰਕੇ ਜ਼ਮੀਨ ਮੁੱਲ ਲੈਣ ਦਾ ਉਪਚਾਲਾ ਕੀਤਾ ਜਾਵੇਗਾ;
- 4) ਜਿਲ੍ਹਾ ਲੈਂਡ ਪ੍ਰਾਈਸ ਡਿਵੀਜ਼ਨ ਕਮੇਟੀ ਵੱਲੋਂ ਨਿਰਧਾਰਿਤ ਕੀਤੀ ਕੀਮਤ ਤੇ ਜ਼ਮੀਨ ਪਰੀਦ ਕੀਤੀ ਜਾਵੇਗੀ।

4. ਪਲਾਟ ਦੀ ਅਲਾਟਮੈਂਟ ਸੰਬੰਧੀ ਲਗਾਈਆਂ ਜਾਣ ਵਾਲੀਆਂ ਮੁੜਤਾਂ

- 1) ਇਸ ਸਕੀਮ ਅਧੀਨ ਚੁਣੇ ਗਏ ਲਾਭ-ਪਾਤਰੀ ਨੂੰ 5 ਮਹੀਨੇ ਤੱਕ ਦਾ ਪਲਾਟ ਦਿੱਤਾ ਜਾ ਸਕਦਾ ਹੈ ਅਤੇ ਦਿੱਤੇ ਜਾਣ ਵਾਲਾ ਪਲਾਟ ਅਬਾਦੀ ਦੇ ਅੰਦਰ ਜਾਂ ਅਬਾਦੀ ਦੇਹ ਦੇ ਨੇੜੇ ਪਈ ਸ਼ਾਮਲਾਤ ਜ਼ਮੀਨ ਵਿੱਚ ਹੋਣਾ ਚਾਹੀਦਾ ਹੈ;
- 2) ਜਿਸ ਲਾਭ-ਪਾਤਰੀ ਨੂੰ ਇਸ ਸਕੀਮ ਅਧੀਨ ਪਲਾਟ ਦਿੱਤਾ ਜਾਵੇ ਉਸ ਵਿਆਕਤੀ ਨੂੰ ਤਿੰਨ ਸਾਲ ਦੇ ਅੰਦਰ ਅੰਦਰ ਉਸ ਤੇ ਮਕਾਨ ਦੀ ਉਸਾਰੀ ਕਰਨੀ ਹੋਵੇਗੀ। ਜੇਕਰ ਅਲਾਟਮੈਂਟ ਦੀ ਮਿਤੀ ਤੋਂ ਤਿੰਨ ਸਾਲ ਦੇ ਅੰਦਰ ਅੰਦਰ ਉਹ ਮਕਾਨ ਦੀ ਉਸਾਰੀ ਨਹੀਂ ਕਰਦਾ ਤਾਂ ਉਸ ਨੂੰ ਦਿੱਤਾ ਗਿਆ ਪਲਾਟ ਮੁੜ ਪੰਚਾਇਤ ਵਿੱਚ ਵੈਸਟ ਕਰ ਜਾਵੇਗਾ;
- 3) ਜਿਸ ਲਾਭ-ਪਾਤਰੀ ਨੂੰ ਇਸ ਸਕੀਮ ਅਧੀਨ ਪਲਾਟ ਦਿੱਤਾ ਜਾਵੇਗਾ ਉਹ ਉਸ ਪਲਾਟ ਨੂੰ ਅੱਗੇ ਵੇਚ ਜਾਂ ਬਦਲ ਨਹੀਂ ਸਕੇਗਾ ਅਤੇ ਨਾ ਹੀ ਅੱਗੇ ਕਿਸੇ ਨੂੰ ਰਹਿਣ ਆਦਿ ਕਰ ਸਕੇਗਾ। ਲੇਕਿਨ ਮਕਾਨ ਉਸਾਰੀ ਦੇ ਲਈ ਕਰਜ਼ਾ ਲੈਣ ਲਈ ਉਸ ਨੂੰ ਇਹ ਪਲਾਟ ਰਹਿਣ ਕਰਨ ਦੀ ਇਜਾਜ਼ਤ ਹੋਵੇਗੀ।

5. ਡਿਪਟੀ ਕਮਿਸ਼ਨਰ ਵੱਲੋਂ ਇਸ ਸਕੀਮ ਅਧੀਨ ਪ੍ਰਵਾਨਗੀ ਦੇਣ ਸਮੇਂ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖਿਆ ਜਾਵੇ।

- 1) ਕੇਸ ਦੀ ਪ੍ਰਵਾਨਗੀ ਸਮੇਂ ਗਰਾਮ ਸਭਾ ਦਾ ਮਤਾ ਦੇਖਣਾ ਜ਼ਰੂਰੀ ਹੋਵੇਗਾ ਜਿਸ ਵਿੱਚ ਲਾਭ-ਪਾਤਰ ਦੀ ਚੋਣ ਕੀਤੀ ਗਈ ਹੋਵੇ;
- 2) ਕੇਸ ਦੇ ਨਾਲ ਦਿੱਤੀ ਜਾਣ ਵਾਲੀ ਜ਼ਮੀਨ ਦੀ ਜ਼ਮ੍ਹਾਂਬੰਦੀ ਲਗਵਾਉਣੀ ਜ਼ਰੂਰੀ ਹੋਵੇਗੀ ਤਾਂ ਕਿ ਭਵਿੱਖ ਵਿੱਚ ਮਾਲਕੀ ਸੰਬੰਧੀ ਕੋਈ ਭਗਤਾ ਉਤਪੰਨ ਨਾ ਹੋਵੇ;
- 3) ਡਿਪਟੀ ਕਮਿਸ਼ਨਰ ਇਹ ਵੀ ਯਕੀਨੀ ਬਣਾਉਣਗੇ ਕਿ ਇਸ ਸਕੀਮ ਅਧੀਨ ਅਲਾਟ ਕੀਤੀ ਗਈ ਜ਼ਮੀਨ ਹਰ ਕਿਸਮ ਦੇ ਭਾਰ ਤੋਂ ਮੁਕਤ ਹੈ;
- 4) ਇਹ ਵੇਖਣਾ ਜ਼ਰੂਰੀ ਹੋਵੇਗਾ ਕਿ ਦਿੱਤੀ ਜਾਣ ਵਾਲੀ ਜ਼ਮੀਨ ਸਹੀ ਰਸਤੇ ਤੇ ਲਗਦੀ ਹੋਵੇ;
- 5) ਇਸ ਸਕੀਮ ਅਧੀਨ ਦਿੱਤੀ ਜਾਣ ਵਾਲੀ ਜ਼ਮੀਨ ਪਿੰਡ ਦੀ ਅਬਾਦੀ ਦੇ ਨੇੜੇ ਹੋਣੀ ਜ਼ਰੂਰੀ ਹੋਵੇਗੀ;
- 6) ਇਸ ਸਕੀਮ ਅਧੀਨ ਦਿੱਤੀ ਜਾਣ ਵਾਲੀ ਜ਼ਮੀਨ ਦਾ ਨਕਸ਼ਾ (ਅਕਸਮਜਰਾ) ਕੇਸ ਦੇ ਨਾਲ ਸਮਾਨ ਕਰਾਉਣਾ ਜ਼ਰੂਰੀ ਹੋਵੇਗਾ;
- 7) ਡਿਪਟੀ ਕਮਿਸ਼ਨਰ ਆਪਣੇ ਪੱਧਰ ਤੇ ਇਸ ਗੱਲ ਨੂੰ ਯਕੀਨੀ ਬਣਾਉਣਗੇ ਕਿ ਲਾਭ-ਪਾਤਰ ਦੀ ਚੋਣ ਸਹੀ ਕੀਤੀ ਗਈ ਹੈ ਅਤੇ ਲਾਭ-ਪਾਤਰ ਹਰ ਪੱਖੋਂ ਇਸ ਸਕੀਮ ਅਧੀਨ ਯੋਗ ਪਾਏ ਗਏ ਹਨ ਅਤੇ ਕਿਸੇ ਵੀ ਗਲਤ ਲਾਭ-ਪਾਤਰੀ ਦੀ ਚੋਣ ਨਹੀਂ ਕੀਤੀ ਗਈ;
- 8) ਡਿਪਟੀ ਕਮਿਸ਼ਨਰ ਇਸ ਸਕੀਮ ਅਧੀਨ ਦਿੱਤੇ ਗਏ ਪਲਾਟਾਂ ਦੀ ਮਹੀਨਾਵਾਰ ਅਤੇ ਬਲਾਕਵਾਰ ਤਿਪੇਰਟ ਮੁੱਖ ਦਫਤਰ (ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ) ਨੂੰ ਭੇਜਣੀ ਯਕੀਨੀ ਬਣਾਉਣਗੇ;
- 9) ਇਸ ਸਕੀਮ ਅਧੀਨ ਇੱਕ ਲਾਭ-ਪਾਤਰੀ ਨੂੰ 5 ਮਹੀਨੇ ਤੱਕ ਦਾ ਪਲਾਟ ਦਿੱਤਾ ਜਾ ਸਕੇਗਾ ਜੇਕਰ ਕਿਸੇ ਪਰਿਵਾਰ ਕੋਲ ਪਹਿਲਾਂ ਹੀ 5 ਮਹੀਨੇ ਦਾ ਪਲਾਟ ਹੋਵੇਗਾ ਅਤੇ ਉਸ ਦੇ ਲੜਕੇ ਅੱਗੇ ਵਿਆਹੇ ਗਏ ਹੋਣ ਅਤੇ ਉਨ੍ਹਾਂ ਪਾਸ ਆਪਣਾ ਮਕਾਨ ਜਾਂ ਰਿਹਾਇਸ਼ੀ ਪਲਾਟ ਇਸ ਮੰਤਵ ਲਈ ਨਾ ਹੋਵੇ ਤਾਂ ਉਨ੍ਹਾਂ ਦੇ ਵਿਆਹੇ ਲੜਕੇ ਨੂੰ ਇਸ ਸਕੀਮ ਅਧੀਨ 5 ਮਹੀਨੇ ਤੱਕ ਦਾ ਪਲਾਟ ਦਿੱਤਾ ਜਾ ਸਕੇਗਾ;

10) ਅਲਾਟਮੈਂਟ ਕਰਨ ਉਪਰੰਤ ਸਬੰਧਿਤ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਸਬੰਧਿਤ ਲਾਭ-ਪਾਤਰੀ ਨੂੰ ਸੰਨਦ ਜਾਰੀ ਕਰੇਗਾ, ਜਿਸ ਦਾ ਨਮੂਨਾ ਅਲੱਗ ਤੌਰ ਤੇ ਭੇਜਿਆ ਜਾ ਰਿਹਾ ਹੈ।

ਵਿੱਤੀ ਕਮਿਸ਼ਨਰ ਪੰਜਾਬ ਸਰਕਾਰ,
ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ,
ਚੰਡੀਗੜ੍ਹ।
ਮਿਤੀ: 17-4-2001

ਪਿੱਠ ਅੰਕਿਣ ਨੰ: ਡੀ.ਡੀ.ਐਲ.ਡੀ.2001/1721
ਮਿਤੀ:

ਉਪਰੋਕਤ ਦਾ ਇੱਕ ਉਤਾਰਾ ਹੇਠ ਲਿਖਿਆਂ ਨੂੰ ਸੂਚਨਾ ਤੇ ਲੋੜੀਂਦੀ ਕਾਰਵਾਈ ਲਈ ਭੇਜਿਆ ਜਾਂਦਾ

- ਹੈ:-
- 1.
- 2.
- 3.
- 4.
- 5.

- ਡਵੀਜ਼ਨਲ ਡਿਪਟੀ ਡਾਇਰੈਕਟਰ ਪੰਚਾਇਤ, ਪਟਿਆਲਾ, ਫਿਰੋਜ਼ਪੁਰ ਅਤੇ ਜਲੰਧਰ;
- ਸਮੂਹ ਵਾਹਿਕ ਡਿਪਟੀ ਕਮਿਸ਼ਨਰ (ਵਿਕਾਸ);
- ਸਮੂਹ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ;
- ਸਮੂਹ ਉਪ ਮੁੱਖ ਫਾਰਜਕਾਰੀ ਅਫਸਰ, ਜ਼ਿਲ੍ਹਾ ਪ੍ਰੀਸ਼ਦ;
- ਸਮੂਹ ਬਲਾਕ ਵਿਕਾਸ ਤੇ ਪੰਚਾਇਤ ਅਫਸਰ।

ਡਿਪਟੀ ਡਾਇਰੈਕਟਰ (ਕੋ-ਵਿਕਾਸ)
ਵਾਸਤੇ: ਵਿੱਤੀ ਕਮਿਸ਼ਨਰ ਪੰਜਾਬ ਸਰਕਾਰ,
ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ,
ਚੰਡੀਗੜ੍ਹ।